

 Print Page

Sri Guru Granth Sahib

Displaying 46 of

ਸਿਰੀਰਾਗੁ ਮਹਲਾ ੫ ॥

Sireeraag Mehalaa 5 ||

Siree Raag, Fifth Mehl:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੬

ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥

Mil Sathigur Sabh Dhukh Gaeiaa Har Sukh Vasiaa Man Aae ||

Meeting the True Guru, all my sufferings have ended, and the Peace of the Lord has come to dwell within my mind.

ਸਿਰੀਰਾਗੁ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੧

Sri Raag Guru Arjan Dev

ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥

Anthar Joth Pragaaseeaa Eaekas Sio Liv Laae ||

The Divine Light illuminates my inner being, and I am lovingly absorbed in the One.

ਸਿਰੀਰਾਗੁ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੨

Sri Raag Guru Arjan Dev

ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥

Mil Saadhoo Mukh Oojalaa Poorab Likhiaa Paae ||

Meeting with the Holy Saint, my face is radiant; I have realized my pre-ordained destiny.

ਸਿਰੀਰਾਗੁ (ਮਃ ੫) (੮੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੨

Sri Raag Guru Arjan Dev

ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥

Gun Govindh Nith Gaavanae Niramal Saachai Naae ||1||

I constantly sing the Glories of the Lord of the Universe. Through the True Name, I have become spotlessly pure. ||1||

ਸਿਰੀਰਾਗੁ (ਮਃ ੫) (੮੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੩

Sri Raag Guru Arjan Dev

ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥

Maerae Man Gur Sabadhee Sukh Hoe ||

O my mind, you shall find peace through the Word of the Guru's Shabad.

ਸਿਰੀਰਾਗੁ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੩

Sri Raag Guru Arjan Dev

ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥੧॥ ਰਹਾਉ ॥

Gur Poorae Kee Chaakaree Birathhaa Jaae N Koe ||1|| Rehaao ||

Working for the Perfect Guru, no one goes away empty-handed. ||1||Pause||

ਸਿਰੀਰਾਗੁ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੪

Sri Raag Guru Arjan Dev

ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥

Man Keeaa Eishhaan Pooreeaa Paaeiaa Naam Nidhhaan ||

The desires of the mind are fulfilled, when the Treasure of the Naam, the Name of the Lord, is obtained.

ਸਿਰੀਰਾਗੁ (ਮਃ ੫) (੮੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੪

Sri Raag Guru Arjan Dev

ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥

Antharajaamee Sadhaa Sang Karanaihaar Pashhaan ||

The Inner-knower, the Searcher of hearts, is always with you; recognize Him as the Creator.

ਸਿਰੀਰਾਗੁ (ਮਃ ੫) (੮੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੫

Sri Raag Guru Arjan Dev

ਗੁਰ ਪਰਸਾਦੀ ਮੁਖੁ ਉਜਲਾ ਜਪਿ ਨਾਮੁ ਦਾਨੁ ਇਸਨਾਨੁ ॥

Gur Parasaadhee Mukh Oojalaa Jap Naam Dhaan Eisanaan ||

By Guru's Grace your face shall be radiant. Chanting the Naam you shall receive the benefits of giving charity and taking cleansing baths.

ਸਿਰੀਰਾਗੁ (ਮਃ ੫) (੮੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੫

Sri Raag Guru Arjan Dev

ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥

Kaam Krodhh Lobh Binasiaa Thajiaa Sabh Abhimaan ||2||

Sexual desire, anger and greed are eliminated, and all egotistical pride is abandoned. ||2||

ਸਿਰੀਰਾਗੁ (ਮਃ ੫) (੮੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੬

Sri Raag Guru Arjan Dev

ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥

Paaeiaa Laahaa Laabh Naam Pooran Hoeae Kaam ||

The Profit of the Naam is obtained, and all affairs are brought to fruition.

ਸਿਰੀਰਾਗੁ (ਮਃ ੫) (੮੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੬

Sri Raag Guru Arjan Dev

ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ ॥

Kar Kirapaa Prabh Maeliaa Dheeeaa Apanaa Naam ||

In His Mercy, God unites us with Himself, and He blesses us with the Naam.

ਸਿਰੀਰਾਗੁ (ਮਃ ੫) (੮੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੭

Sri Raag Guru Arjan Dev

ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥

Aavan Jaanaa Rehi Gaeiaa Aap Hoaa Miharavaan ||

My comings and goings in reincarnation have come to an end; He Himself has bestowed His Mercy.

ਸਿਰੀਰਾਗੁ (ਮਃ ੫) (੮੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੭

Sri Raag Guru Arjan Dev

ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥

Sach Mehal Ghar Paaeiaa Gur Kaa Sabadh Pashhaan ||3||

I have obtained my home in the True Mansion of His Presence, realizing the Word of the Guru's Shabad.

||3||

ਸਿਰੀਰਾਗੁ (ਮਃ ੫) (੮੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੮

Sri Raag Guru Arjan Dev

ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥

Bhagath Janaa Ko Raakhadhaa Aapanee Kirapaa Dhhaar ||

His humble devotees are protected and saved; He Himself showers His Blessings upon us.

ਸਿਰੀਰਾਗੁ (ਮਃ ੫) (੮੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੮

Sri Raag Guru Arjan Dev

ਹਲਤਿ ਪਲਤਿ ਮੁਖ ਉਜਲੇ ਸਾਚੇ ਕੇ ਗੁਣ ਸਾਰਿ ॥

Halath Palath Mukh Oojalae Saachae Kae Gun Saar ||

In this world and in the world hereafter, radiant are the faces of those who cherish and enshrine the Glories of the True Lord.

ਸਿਰੀਰਾਗੁ (ਮਃ ੫) (੮੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੯

Sri Raag Guru Arjan Dev

ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥

Aath Pehar Gun Saaradhae Rathae Rang Apaar ||

Twenty-four hours a day, they lovingly dwell upon His Glories; they are imbued with His Infinite Love.

ਸਿਰੀਰਾਗੁ (ਮਃ ੫) (੮੧) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੯

Sri Raag Guru Arjan Dev

ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥੮੧॥

Paarabreham Sukh Saagaro Naanak Sadh Balihaar ||4||11||81||

Nanak is forever a sacrifice to the Supreme Lord God, the Ocean of Peace. ||4||11||81||

ਸਿਰੀਰਾਗੁ (ਮਃ ੫) (੮੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੦

Sri Raag Guru Arjan Dev

ਸਿਰੀਰਾਗੁ ਮਹਲਾ ੫ ॥

Sireeraag Mehalaa 5 ॥

Siree Raag, Fifth Mehl:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੬

ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥

Pooraa Sathigur Jae Milai Paaeeai Sabadh Nidhhaan ॥

If we meet the Perfect True Guru, we obtain the Treasure of the Shabad.

ਸਿਰੀਰਾਗੁ (ਮਃ ੫) (੮੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੦

Sri Raag Guru Arjan Dev

ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥

Kar Kirapaa Prabh Aapanee Japeeai Anmrith Naam ॥

Please grant Your Grace, God, that we may meditate on Your Ambrosial Naam.

ਸਿਰੀਰਾਗੁ (ਮਃ ੫) (੮੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੧

Sri Raag Guru Arjan Dev

ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥

Janam Maran Dhukh Kaatteeai Laagai Sehaj Dhhaan ॥1॥

The pains of birth and death are taken away; we are intuitively centered on His Meditation. ॥1॥

ਸਿਰੀਰਾਗੁ (ਮਃ ੫) (੮੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੧

Sri Raag Guru Arjan Dev

ਮੇਰੇ ਮਨ ਪ੍ਰਭ ਸਰਣਾਈ ਪਾਇ ॥

Maerae Man Prabh Saranaaee Paae ॥

O my mind, seek the Sanctuary of God.

ਸਿਰੀਰਾਗੁ (ਮਃ ੫) (੮੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੨

Sri Raag Guru Arjan Dev

ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥

Har Bin Dhoojaa Ko Nehee Eaeko Naam Dhhaiae ॥1॥ Rehaao ॥

Without the Lord, there is no other at all. Meditate on the One and only Naam, the Name of the Lord.

॥1॥Pause॥

ਸਿਰੀਰਾਗੁ (ਮਃ ੫) (੮੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੨

Sri Raag Guru Arjan Dev

ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥

Keemath Kehan N Jaaeeai Saagar Gunee Athhaahu ||

His Value cannot be estimated; He is the Vast Ocean of Excellence.

ਸਿਰੀਰਾਗੁ (ਮਃ ੫) (੮੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੧੩

Sri Raag Guru Arjan Dev

ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥

Vaddabhaagee Mil Sangathee Sachaa Sabadh Visaahu ||

O most fortunate ones, join the Sangat, the Blessed Congregation; purchase the True Word of the Shabad.

ਸਿਰੀਰਾਗੁ (ਮਃ ੫) (੮੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੧੩

Sri Raag Guru Arjan Dev

ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥

Kar Saevaa Sukh Saagarai Sir Saahaa Paathisaahu ||2||

Serve the Lord, the Ocean of Peace, the Supreme Lord over kings and emperors. ||2||

ਸਿਰੀਰਾਗੁ (ਮਃ ੫) (੮੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੧੪

Sri Raag Guru Arjan Dev

ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥

Charan Kamal Kaa Aasaraa Dhoojaa Naahee Thaaou ||

I take the Support of the Lord's Lotus Feet; there is no other place of rest for me.

ਸਿਰੀਰਾਗੁ (ਮਃ ੫) (੮੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੧੪

Sri Raag Guru Arjan Dev

ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥

Mai Dhhar Thaeree Paarabreham Thaerai Thaan Rehaou ||

I lean upon You as my Support, O Supreme Lord God. I exist only by Your Power.

ਸਿਰੀਰਾਗੁ (ਮਃ ੫) (੮੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੧੫

Sri Raag Guru Arjan Dev

ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥

Nimaaniaa Prabh Maan Thoon Thaerai Sang Samaou ||3||

O God, You are the Honor of the dishonored. I seek to merge with You. ||3||

ਸਿਰੀਰਾਗੁ (ਮਃ ੫) (੮੨) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੧੫

Sri Raag Guru Arjan Dev

ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥

Har Japeeai Aaraadhheeai Aath Pehar Govindh ||

Chant the Lord's Name and contemplate the Lord of the World, twenty-four hours a day.

ਸਿਰੀਰਾਗੁ (ਮਃ ੫) (੮੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬ ਪੰ. ੧੫

Sri Raag Guru Arjan Dev

ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥

Jeea Praan Than Dhhan Rakhae Kar Kirapaa Raakhee Jindh ||

He preserves our soul, our breath of life, body and wealth. By His Grace, He protects our soul.

ਸਿਰੀਰਾਗੁ (ਮਃ ੫) (੮੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੬

Sri Raag Guru Arjan Dev

ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥

Naanak Sagalae Dhokh Outhaarian Prabh Paarabreham Bakhasindh ||4||12||82||

O Nanak, all pain has been washed away, by the Supreme Lord God, the Forgiver. ||4||12||82||

ਸਿਰੀਰਾਗੁ (ਮਃ ੫) (੮੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੬

Sri Raag Guru Arjan Dev

ਸਿਰੀਰਾਗੁ ਮਹਲਾ ੫ ॥

Sireeraag Mehalaa 5 ||

Siree Raag, Fifth Mehl:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੬

ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥

Preeth Lagee This Sach Sio Marai N Aavai Jaae ||

I have fallen in love with the True Lord. He does not die, He does not come and go.

ਸਿਰੀਰਾਗੁ (ਮਃ ੫) (੮੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੭

Sri Raag Guru Arjan Dev

ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥

Naa Vaeshhorriaa Vishhurrai Sabh Mehi Rehiaa Samaae ||

In separation, He is not separated from us; He is pervading and permeating amongst all.

ਸਿਰੀਰਾਗੁ (ਮਃ ੫) (੮੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੮

Sri Raag Guru Arjan Dev

ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥

Dheen Dharadh Dhukh Bhanjanaa Saevak Kai Sath Bhaae ||

He is the Destroyer of the pain and suffering of the meek. He bears True Love for His servants.

ਸਿਰੀਰਾਗੁ (ਮਃ ੫) (੮੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੮

Sri Raag Guru Arjan Dev

ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥

Acharaj Roop Niranjano Gur Maelaaeiaa Maae ||1||

Wondrous is the Form of the Immaculate One. Through the Guru, I have met Him, O my mother! ||1||

ਸਿਰੀਰਾਗੁ (ਮਃ ੫) (੮੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੯

Sri Raag Guru Arjan Dev

ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥

Bhaaee Rae Meeth Karahu Prabh Soe ॥

O Siblings of Destiny, make God your Friend.

ਸਿਰੀਰਾਗੁ (ਮਃ ੫) (੮੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੯

Sri Raag Guru Arjan Dev